

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ ਨੂੰ ਸਾਈਟ ਸਲੈਕਸ਼ਨ ਮੈਗਜ਼ੀਨ ਵੱਲੋਂ ਨਿਵੇਸ਼ ਕਰਨ ਲਈ ਕੈਨੇਡਾ ਦੀਆਂ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ

ਬ੍ਰੈਂਪਟਨ, ਓਨਟਾਰੀਓ (3 ਸਤੰਬਰ, 2021) – ਕੱਲ੍ਹ, ਸਾਈਟ ਸਲੈਕਸ਼ਨ ਮੈਗਜ਼ੀਨ (Site Selection Magazine) ਨੇ ਕੈਨੇਡਾ ਦੀਆਂ ਸਭ ਤੋਂ ਵਧੀਆ ਥਾਵਾਂ ਦੀ ਆਪਣੀ ਸੂਚੀ ਦਾ ਐਲਾਨ ਕੀਤਾ, ਜਿਸ ਵਿੱਚ ਸਿਟੀ ਆਫ ਬ੍ਰੈਂਪਟਨ ਨੂੰ ਟੌਪ 20 ਦਾ ਦਰਜਾ ਮਿਲਿਆ। ਇਹ ਮੈਗਜ਼ੀਨ, ਕਾਰਪੋਰੇਟ ਰੀਅਲ ਐਸਟੇਟ ਅਤੇ ਇਕੋਨੋਮਿਕ ਡਿਵੈਲਪਮੈਂਟ ਨੂੰ ਕਵਰ ਕਰਨ ਵਾਲੀ, ਅੰਤਰਰਾਸ਼ਟਰੀ ਤੌਰ ਤੇ ਭੇਜੀ ਜਾਣ ਵਾਲੀ ਬਿਜਨੇਸ ਪਬਲੀਕੇਸ਼ਨ ਹੈ।

ਇਸ ਰੈਂਕਿੰਗ ਦੇ ਨਾਲ, ਸਿਟੀ ਦੇ [ਇਕੋਨੋਮਿਕ ਡਿਵੈਲਪਮੈਂਟ ਆਫਿਸ \(Economic Development Office\)](#) ਨੂੰ ਸਾਈਟ ਸਲੈਕਸ਼ਨ ਮੈਗਜ਼ੀਨ ਵੱਲੋਂ, ਨਿਵੇਸ਼ ਕਰਨ ਲਈ ਕੈਨੇਡਾ ਦੀਆਂ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ। ਸਿਟੀ ਦੇ ਮੁੱਖ ਸੈਕਟਰਾਂ: ਇਨੋਵੇਸ਼ਨ ਐਂਡ ਟੈਕਨੋਲੋਜੀ (Innovation and Technology), ਐਡਵਾਂਸਡ ਮੈਨਯੂਫੈਕਚਰਿੰਗ (Advanced Manufacturing), ਫੂਡ ਐਂਡ ਬੈਵਰੇਜ ਪ੍ਰੋਸੈਸਿੰਗ (Food and Beverage Processing) ਅਤੇ ਹੈਲਥ ਐਂਡ ਲਾਈਫ ਸਾਇੰਸਿਜ਼ (Health and Life Sciences) ਤੇ ਆਪਣੇ ਆਰਥਿਕ ਵਿਕਾਸ ਦੇ ਯਤਨਾਂ ਤੇ ਸਿਟੀ ਨੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਿਆ ਹੈ। 2020 ਵਿੱਚ, ਸਿਟੀ ਦੀ ਐਫ.ਡੀ.ਆਈ. ਸਟ੍ਰੈਟੀਜੀ (FDI Strategy) ਦੇ ਹਿੱਸੇ ਵਜੋਂ, ਬਿਜਨੇਸ ਰਿਟੈਂਸ਼ਨ ਐਂਡ ਐਕਸਪੈਨਸ਼ਨ (Business Retention and Expansion) ਤੇ ਵੱਧ ਜ਼ੋਰ ਦਿੱਤਾ ਗਿਆ ਸੀ। ਬ੍ਰੈਂਪਟਨ, ਕੈਨੇਡਾ ਵਿੱਚ ਦੂਜਾ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲਾ ਸ਼ਹਿਰ ਹੈ, ਜਿਸਦੀ ਅਬਾਦੀ ਲਗਭਗ 700,000 ਹੈ। ਦਰਮਿਆਨੀ 36 ਸਾਲ ਦੀ ਉਮਰ ਦੇ ਨਾਲ, ਬ੍ਰੈਂਪਟਨ ਦਾ 320,000 ਨੌਜਵਾਨ, ਪੜ੍ਹਿਆ-ਲਿਖਿਆ ਅਤੇ ਵੰਨ-ਸੁਵੰਨਾ ਕਾਰਜ ਬਲ, 115 ਭਾਸ਼ਾਵਾਂ ਬੋਲਣ ਵਾਲੇ 234 ਤੋਂ ਵੱਧ ਸੱਭਿਆਚਾਰਾਂ ਦੀ ਨੁਮਾਇੰਦਗੀ ਕਰਦਾ ਹੈ।

ਮਈ, 2020 ਵਿੱਚ ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਵੱਲੋਂ ਪ੍ਰਵਾਨ ਕੀਤਾ ਨਿਵੇਸ਼, ਸਿਟੀ ਦੀ [ਇਕੋਨੋਮਿਕ ਰਿਕਵਰੀ ਸਟ੍ਰੈਟੀਜੀ \(Economic Recovery Strategy\)](#) ਦਾ ਮਹੱਤਵਪੂਰਣ ਅਧਾਰ ਹੈ। ਸਿਟੀ ਦੇ ਇਨੋਵੇਸ਼ਨ ਡਿਸਟ੍ਰਿਕਟ (Innovation District) ਦਾ ਲਗਾਤਾਰ ਵਿਕਾਸ, ਕਾਰਜਨੀਤੀ ਦਾ ਦੂਜਾ ਮਹੱਤਵਪੂਰਣ ਹਿੱਸਾ ਹੈ। ਇਕੋਨੋਮਿਕ ਰਿਕਵਰੀ ਸਟ੍ਰੈਟੀਜੀ ਦਾ ਉਦੇਸ਼, ਬ੍ਰੈਂਪਟਨ ਦੇ ਅਰਥਚਾਰੇ ਵਿੱਚ ਸਥਿਰਤਾ ਅਤੇ ਮੁਕਾਬਲੇਦਾਰ ਲਾਭ ਪ੍ਰਦਾਨ ਕਰਨਾ ਹੈ ਅਤੇ ਇਹ ਸਿਟੀ ਨੂੰ ਕੋਵਿਡ-19 (COVID-19) ਮਹਾਂਮਾਰੀ ਤੋਂ ਬਾਹਰ ਨਿੱਕਲ ਕੇ ਅੱਗੇ ਵਧਣ ਵਿੱਚ ਮਦਦ ਕਰੇਗੀ।

ਬ੍ਰੈਂਪਟਨ, ਹਾਲ ਵਿੱਚ ਹੀ ਐਲਾਨ ਕੀਤੇ ਜਾ ਰਹੇ ਮਹੱਤਵਪੂਰਣ ਪ੍ਰੋਜੈਕਟਾਂ ਦੇ ਨਾਲ, ਸ਼ਹਿਰ ਵਿੱਚ ਵੱਡੇ ਨਿਵੇਸ਼ ਨੂੰ ਲਗਾਤਾਰ ਆਕਰਸ਼ਿਤ ਕਰ ਰਿਹਾ ਹੈ:

- **ਅਲੈਕਟਰਾ:** ਜੂਨ ਵਿੱਚ, [ਅਲੈਕਟਰਾ ਨੇ ਐਲਾਨ ਕੀਤਾ \(Alectra announced\)](#) ਕਿ ਉਸਦੀ ਬ੍ਰੈਂਪਟਨ ਵਿੱਚ 200 ਕੈਨੇਡੀ ਰੋਡ ਸਾਊਥ (200 Kennedy Road South) ਵਿਖੇ ਸਥਿਤ ਬਿਲਕੁੱਲ ਨਵੇਂ ਸਥਿਰ ਓਪਰੇਸ਼ਨਸ ਸੈਂਟਰ ਦੀ ਉਸਾਰੀ ਦੀ ਯੋਜਨਾ ਹੈ।

ਨਵੀਂ ਥਾਂ ਦੇ ਇੱਕ ਕਿਲੋਮੀਟਰ ਦੇ ਅੰਦਰ, ਰਿਟੇਲ ਸੈਕਟਰ ਵਿੱਚ 78 ਅਤੇ ਰਿਹਾਇਸ਼ ਅਤੇ ਫੂਡ ਸੇਵਾਵਾਂ ਵਿੱਚ 55 ਕਾਰੋਬਾਰ ਹਨ। ਇਸ ਖੇਤਰ ਵਿੱਚ ਮੌਜੂਦਾ ਸਾਈਟ ਤੇ ਢਾਈ ਗੁਣਾ ਵੱਧ ਨੌਕਰੀਆਂ ਤੇ - 400 ਕਰਮਚਾਰੀਆਂ ਨੂੰ ਲਿਆਉਂਦੇ ਹੋਏ, ਅਲੈਕਟਰਾ, ਓਪਰੇਸ਼ਨਸ ਸੈਂਟਰ ਦੇ ਨੇੜੇ ਮੌਜੂਦ, ਬ੍ਰੈਂਪਟਨ ਦੇ ਰਿਟੇਲ ਅਤੇ ਫੂਡ ਕਾਰੋਬਾਰਾਂ ਨੂੰ ਮਜ਼ਬੂਤ ਬਣਾਵੇਗੀ, ਜਿਸ ਨਾਲ ਭਵਿੱਖ ਵਿੱਚ ਸ਼ਹਿਰ ਦੇ ਲੋਕਲ ਅਰਥਚਾਰੇ ਦੀ ਬਹਾਲੀ ਅਤੇ ਵਾਧੇ ਵਿੱਚ ਸਹਾਇਤਾ ਮਿਲੇਗੀ।

- **ਕੋਕ ਕੈਨੇਡਾ ਬੋਟਲਿੰਗ:** ਦਸੰਬਰ 2020 ਵਿੱਚ, ਕੋਕ ਕੈਨੇਡਾ ਬੋਟਲਿੰਗ (Coke Canada Bottling) ਨੇ, ਕੋਕ ਕੈਨੇਡਾ ਬੋਟਲਿੰਗ ਬ੍ਰੈਂਪਟਨ ਫੈਸਿਲਿਟੀ ਵਿੱਚ 12.8 ਮਿਲੀਅਨ ਡਾਲਰ ਦੇ ਨਵੇਂ ਨਿਵੇਸ਼ ਦਾ ਐਲਾਨ ਕੀਤਾ ਸੀ। ਇਸ ਨਿਵੇਸ਼ ਦੀ ਵਰਤੋਂ, ਖਪਤਕਾਰਾਂ ਲਈ ਵੱਧ ਉਤਪਾਦ ਨਵੀਨਤਾ ਦੀ ਲੋੜ ਨੂੰ ਪੂਰਾ ਕਰਨ ਵਾਸਤੇ ਮੌਜੂਦਾ ਲਾਈਨ ਮੈਨਯੂਫੈਕਚਰਿੰਗ ਸਮਰਥਤਾਵਾਂ ਨੂੰ ਬਦਲਣ ਵਿੱਚ ਕੀਤੀ ਜਾਵੇਗੀ

- **ਮੈਪਲ ਲੋਜ ਫਾਰਮਸ:** ਇਸ ਸਾਲ ਦੇ ਸ਼ੁਰੂ ਵਿੱਚ, ਮੈਪਲ ਲੋਜ ਫਾਰਮਸ (Maple Lodge Farms) ਨੇ ਐਲਾਨ ਕੀਤਾ ਕਿ ਉਹਨਾਂ ਦੀ ਆਪਣੇ ਬ੍ਰੈਂਪਟਨ ਦੇ ਪਲਾਂਟ ਦਾ 250,000 ਵਰਗ ਫੁੱਟ ਤੱਕ ਵਿਸਤਾਰ ਕਰਨ ਦੀ ਯੋਜਨਾ ਹੈ, ਜੋ ਵਾਧੂ 300 ਨੈਕਰੀਆਂ ਪੈਦਾ ਕਰੇਗਾ। ਉਹਨਾਂ ਦੀ ਚਿਕਨ ਸ਼ੌਪ (Chicken Shop) ਰਿਟੇਲ ਥਾਂ ਵਾਸਤੇ ਨਵੀਂ ਸਾਈਟ ਲੈਣ ਦੀਆਂ ਵੀ ਯੋਜਨਾਵਾਂ ਹਨ, ਇਹ 100 ਹੋਰ ਨੈਕਰੀਆਂ ਪੈਦਾ ਕਰੇਗੀ।

ਪੂਰੇ ਨਤੀਜੇ ਅਤੇ ਰੈਂਕਿੰਗਸ ਬਾਰੇ ਹੋਰ ਜਾਣਕਾਰੀ [ਇੱਥੇ \(here\)](#) ਉਪਲਬਧ ਹੈ।

ਹਵਾਲੇ

“ਬ੍ਰੈਂਪਟਨ ਮੌਕਿਆਂ ਦਾ ਸ਼ਹਿਰ ਹੈ ਅਤੇ ਕੈਨੇਡਾ ਦੇ ਇਨੋਵੇਸ਼ਨ ਕੇਰੀਡੋਰ ਤੇ ਸਾਡੀ ਮੁੱਖ ਥਾਂ ਅਤੇ ਸਾਡੀਆਂ ਮੁਕਾਬਲੇਦਾਰ ਪ੍ਰਤਿਭਾਵਾਂ ਦੇ ਨਾਲ, ਅਸੀਂ ਗਲੋਬਲ ਕਾਰੋਬਾਰਾਂ ਨੂੰ ਨਿਵੇਸ਼ ਕਰਨ ਲਈ ਸਰਬੋਤਮ ਥਾਂ ਪ੍ਰਦਾਨ ਕਰਦੇ ਹਾਂ। ਸਾਨੂੰ ਸਾਈਟ ਸਲੈਕਸ਼ਨ ਮੈਗਜ਼ੀਨ ਵੱਲੋਂ ਕੈਨੇਡਾ ਦੀਆਂ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੇ ਜਾਣ ਤੇ ਮਾਣ ਹੈ ਅਤੇ ਅਸੀਂ ਸਾਰੇ ਸੰਭਾਵਿਤ ਸਾਈਟ ਚੋਣਕਰਤਾਵਾਂ ਦਾ ਇਸ ਬਾਰੇ ਹੋਰ ਜਾਣਨ ਲਈ ਸੁਆਗਤ ਕਰਦੇ ਹਾਂ ਕਿ ਕਿਹੜੀ ਚੀਜ਼ ਸਾਨੂੰ ਭਵਿੱਖ ਦਾ ਸਰਬੋਤਮ ਸ਼ਹਿਰ ਬਣਾਉਂਦੀ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਮਹਾਂਮਾਰੀ ਦੇ ਪ੍ਰਭਾਵਾਂ ਤੋਂ ਬਾਹਰ ਨਿੱਕਲ ਕੇ ਅੱਗੇ ਵਧਣ ਦੇ ਸਮੇਂ, ਨਿਵੇਸ਼ ਬ੍ਰੈਂਪਟਨ ਦੇ ਅਰਥਚਾਰੇ ਵਿੱਚ ਮੁਕਾਬਲੇਦਾਰ ਫਾਇਦਾ ਅਤੇ ਸਥਿਰਤਾ ਲਿਆਉਣ ਵਿੱਚ ਮੁੱਖ ਭੂਮਿਕਾ ਨਿਭਾਵੇਗਾ, ਜਦੋਂ ਅਸੀਂ ਬਹਾਲੀ ਉੱਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਬ੍ਰੈਂਪਟਨ ਦਾ ਮਤਲਬ ਹੈ, ਕਾਰੋਬਾਰ ਅਤੇ ਸਾਨੂੰ ਮਾਣ ਹੈ ਕਿ ਸਾਈਟ ਸਲੈਕਸ਼ਨ ਮੈਗਜ਼ੀਨ ਨੇ ਸਾਡੇ ਸ਼ਹਿਰ ਨੂੰ ਨਿਵੇਸ਼ ਕਰਨ ਲਈ ਕੈਨੇਡਾ ਦੀਆਂ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਹੈ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਨਿਵੇਸ਼, ਸਿਟੀ ਦੀ ਇਕੋਨੋਮਿਕ ਰਿਕਵਰੀ ਸਟ੍ਰੈਟਜੀ ਦਾ ਮਹੱਤਵਪੂਰਣ ਅਧਾਰ ਹੈ ਅਤੇ ਬ੍ਰੈਂਪਟਨ, ਖੁਦ ਨੂੰ ਕੈਨੇਡਾ ਵਿੱਚ ਅਤੇ ਪੂਰੀ ਦੁਨੀਆਂ ਦੇ ਕਾਰੋਬਾਰਾਂ ਲਈ ਨਵੀਨਤਾਕਾਰੀ ਸ਼ਹਿਰ ਅਤੇ ਮੁੱਖ ਨਿਵੇਸ਼ ਥਾਂ ਦੀ ਸਥਿਤੀ ਵਿੱਚ ਲਿਆਉਣ ਲਈ ਵਚਨਬੱਧ ਹੈ। ਅਸੀਂ, ਸਾਡੇ ਸਰਬੋਤਮ ਸ਼ਹਿਰ ਨੂੰ ਕੈਨੇਡਾ ਦੀਆਂ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ ਵਜੋਂ ਸਾਈਟ ਸਲੈਕਸ਼ਨ ਮੈਗਜ਼ੀਨ ਵੱਲੋਂ ਦਿੱਤੀ ਮਾਨਤਾ ਦਾ ਸੁਆਗਤ ਕਰਦੇ ਹਾਂ। ਸਾਡੀਆਂ ਕੁਸ਼ਲ ਪ੍ਰਤਿਭਾਵਾਂ ਦੇ ਨਾਲ, ਇਨੋਵੇਸ਼ਨ ਕੇਰੀਡੋਰ ਤੇ ਥਾਂ ਅਤੇ ਸਮਰਪਿਤ ਇਕੋਨੋਮਿਕ ਡਿਵੈਲਪਮੈਂਟ ਟੀਮ ਦੇ ਨਾਲ, ਬ੍ਰੈਂਪਟਨ ਸਾਡੀ ਕਮਿਊਨਿਟੀ ਵਿੱਚ ਨਿਵੇਸ਼ ਦਾ ਸੁਆਗਤ ਕਰਨ ਲਈ ਤਿਆਰ ਹੈ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਇਕੋਨੋਮਿਕ ਡਿਵੈਲਪਮੈਂਟ ਐਂਡ ਕਲਚਰ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ ਵਿਖੇ, ਅਸੀਂ ਟਰਮ ਆਫ ਕਾਉਂਸਿਲ ਪ੍ਰਾਇਰਿਟੀ: ਬ੍ਰੈਂਪਟਨ ਮੌਕਿਆਂ ਦਾ ਸ਼ਹਿਰ ਹੈ, ਦੀ ਹਿਮਾਇਤ ਕਰਨ ਲਈ ਵਚਨਬੱਧ ਹਾਂ ਅਤੇ ਅਸੀਂ ਕਾਰੋਬਾਰਾਂ ਲਈ ਨਿਵੇਸ਼ ਕਰਨ ਵਾਸਤੇ ਸਰਬੋਤਮ ਥਾਂ ਵਜੋਂ ਖੁਦ ਨੂੰ ਲਗਾਤਾਰ ਸਥਾਪਤ ਕਰ ਰਹੇ ਹਾਂ। ਕੈਨੇਡਾ ਦੀਆਂ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ ਵਜੋਂ ਇਸ ਮਾਨਤਾ ਲਈ, ਬ੍ਰੈਂਪਟਨ ਇਕੋਨੋਮਿਕ ਡਿਵੈਲਪਮੈਂਟ ਆਫਿਸ ਵਿੱਚ ਸਾਡੀ ਟੀਮ ਨੂੰ ਵਧਾਈ ਹੋਵੇ। ਜਿਵੇਂ ਕਿ ਅਸੀਂ ਕੋਵਿਡ-19 ਮਹਾਂਮਾਰੀ ਤੋਂ ਬਾਹਰ ਨਿੱਕਲ ਕੇ ਅੱਗੇ ਵਧ ਰਹੇ ਹਾਂ, ਅਸੀਂ ਸਾਡੇ ਸ਼ਹਿਰ ਦੀ ਬਹਾਲੀ ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਅਤੇ ਅਸੀਂ ਜਾਰੀ ਨਿਵੇਸ਼ ਨੂੰ ਸੁਰੱਖਿਅਤ ਕਰਕੇ ਸਾਡੇ ਅਰਥਚਾਰੇ ਵਿੱਚ ਸਥਿਰਤਾ ਲਿਆਉਣਾ ਜਾਰੀ ਰੱਖਾਂਗੇ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਿਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca